

ਡੇਂਗੂ ਬੁਖਾਰ



(Punjabi version)

ਡੇਂਗੂ ਵਾਇਰਸਾਂ

ਕਰਕੇ ਹੁੰਦਾ ਹੈ


ਲੱਛਣ

ਤੇਜ਼ ਬੁਖਾਰ, ਗੰਭੀਰ ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀ ਅਤੇ ਜੋੜਾਂ ਵਿੱਚ ਦਰਦ, ਮਤਲੀ, ਉਲਟੀਆਂ, ਸੋਜੇ ਹੋਏ ਲਿੰਫ ਨੋਡ ਅਤੇ ਰੈਸ਼



ਇੰਕਿਊਬੇਸ਼ਨ ਪੀਰੀਅਡ

3 - 14 ਦਿਨਾਂ ਤੱਕ, ਆਮ ਤੌਰ 'ਤੇ 4 - 7 ਦਿਨ



ਕਿਸੇ ਵੀ ਵਿਅਕਤੀ ਨੂੰ ਯਾਤਰਾ ਤੋਂ ਬਾਅਦ ਬਿਮਾਰ ਮਹਿਸੂਸ ਕਰਨ 'ਤੇ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੇ ਡਾਕਟਰਾਂ ਨੂੰ ਯਾਤਰਾ ਦੇ ਵੇਰਵੇ ਪ੍ਰਦਾਨ ਕਰਨੇ ਚਾਹੀਦੇ ਹਨ।



ਡੇਂਗੂ ਵਾਇਰਸ

- 4 ਵੱਖ-ਵੱਖ ਸੀਰੋਟਾਈਪਾਂ ਨੂੰ ਸ਼ਾਮਲ ਕਰਦਾ ਹੈ
- ਪਹਿਲੀ ਲਾਗ ਦੇ ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ, ਪਰ ਬਾਅਦ ਵਿੱਚ ਹੋਰ ਸੀਰੋਟਾਈਪਾਂ ਦੇ ਨਾਲ ਹੋਣ ਵਾਲੇ ਸੰਕਰਮਣ ਦੇ ਨਤੀਜੇ ਵਜੋਂ ਗੰਭੀਰ ਡੇਂਗੂ (ਜਿਸ ਨੂੰ 'ਡੇਂਗੂ ਹੈਮੋਰਹੈਜਿਕ ਬੁਖਾਰ' ਵੀ ਕਿਹਾ ਜਾਂਦਾ ਹੈ) ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
- ਠੀਕ ਹੋਣ ਦੇ ਬਾਵਜੂਦ ਵੀ ਗੰਭੀਰ ਡੇਂਗੂ ਲੱਗਣ ਦਾ ਜੀਵਨ ਭਰ ਖਤਰਾ ਰਹਿੰਦਾ ਹੈ
- ਗੰਭੀਰ ਡੇਂਗੂ ਡੇਂਗੂ ਬੁਖਾਰ ਦੀ ਇੱਕ ਗੰਭੀਰ ਅਤੇ ਸੰਭਾਵੀ ਘਾਤਕ ਪੇਚੀਦਗੀ ਹੈ।



ਰੋਕਖਾਮ

- ਰੁਕੇ ਪਾਣੀ ਦੀਆਂ ਜੇਬਾਂ ਨੂੰ ਖਤਮ ਕਰੋ
- ਮੱਛਰ ਦੇ ਕੱਟਣ ਤੋਂ ਬਚੋ



ਜੁਲਾਈ 2023 ਵਿੱਚ ਸੋਧਿਆ ਗਿਆ

